


ਖਾਲੀ ਪ੍ਰੋਫਿਲ ਨਾਲ ਰੋਲਾਓਤ ਕਰਦੀ ਹੈ

Khalai talks to plants



✎ Ursula Natula

✉ Jesse Pietersen

📧 Anu Gill

|| 2

🗨️ ਪ੍ਰੋਫਿਲ / English en



Global Storybooks

globalstorybooks.net


ਖਾਲੀ ਪ੍ਰੋਫਿਲ ਨਾਲ ਰੋਲਾਓਤ ਕਰਦੀ ਹੈ /

Khalai talks to plants

✎ Ursula Natula

✉ Jesse Pietersen

📧 Anu Gill (pa)




This work is licensed under a Creative Commons

[Attribution 4.0 International License.](https://creativecommons.org/licenses/by/4.0)

<https://creativecommons.org/licenses/by/4.0>





ਇਹ ਖਲਾਈ ਹੈ। ਉਹ ਸੱਤ ਸਾਲ ਦੀ ਹੈ। ਉਸਦੀ ਭਾਸ਼ਾ,
ਲੁਬੁਕੁਸੁ ਵਿੱਚ, ਉਸਦੇ ਨਾਮ ਦਾ ਮਤਲਬ 'ਚੰਗਾ' ਹੈ।


...

This is Khalai. She is seven years old.
Her name means 'the good one' in her
language, Lubukusu.

Khalai wakes up and talks to the orange tree. "Please orange tree, grow big and give us lots of ripe oranges."

...

ਖਾਲਾਈ ਜਾਗ ਕੇ ਮੁੜ ਕੇ ਗੱਲ ਕਰਦੀ ਹੈ।
"ਮੁੜ ਕੇ ਦੇ ਰੁੱਖ, ਜ਼ਰੂਰ ਵੱਡੇ ਹੋ ਕੇ ਮੈਂ ਲਈ
ਪ੍ਰੈ ਰੇ ਮੁੜ ਕੇ ਦਿਓ।"





ਖਲਾਈ ਸਕੂਲ ਨੂੰ ਚੱਲ ਕੇ ਜਾਂਦੀ ਹੈ। ਰਾਹ ਵਿੱਚ, ਉਹ ਘਾਹ ਨਾਲ ਗੱਲਬਾਤ ਕਰਦੀ ਹੈ। “ਘਾਹ, ਕਿਰਪਾ ਕਰਕੇ ਤੁਸੀਂ ਹੋਰ ਹਰਿਆਲੀ ਪਾਉਂ ਅਤੇ ਸੁੱਕ ਨਾ ਜਾਇਓ।”

...

Khalai walks to school. On the way she talks to the grass. “Please grass, grow greener and don’t dry up.”



“ਸੰਤਰੇ ਅਜੇ ਵੀ ਹਰੇ ਹਨ,” ਖਲਾਈ ਨੇ ਹਉਕਾ ਲਿਆ। “ਮੈਂ ਤੁਹਾਨੂੰ ਕੱਲ੍ਹ ਨੂੰ ਵੇਖਾਂਗੀ, ਸੰਤਰੇ ਦੇ ਰੁੱਖ,” ਖਲਾਈ ਕਹਿੰਦੀ ਹੈ। “ਸ਼ਾਇਦ ਫਿਰ ਤੁਹਾਡੇ ਕੋਲ ਮੇਰੇ ਲਈ ਪੱਕਾ ਸੰਤਰਾ ਹੋਵੇਗਾ!”


...

“The oranges are still green,” sighs Khalai. “I will see you tomorrow orange tree,” says Khalai. “Perhaps then you will have a ripe orange for me!”

ਖਾਲੀ ਜ਼ਗਲੀ ਫੁੱਲਾਂ ਕੇ ਲ ਲੁਘਦੀ ਹੈ। "ਫੁੱਲ, ਚਿਰਪਾ ਕਰਕੇ
ਤੁਸੀਂ ਖੜੇ ਰਹੋ ਤਾਂ ਕੇ ਮੈਂ ਤੁਹਾਨੂੰ ਆਪਣੇ ਵਾਲਾਂ ਵਿੱਚ ਸਮਾ
ਸਕਾਂ।"

...


Khalai passes wild flowers. "Please
flowers, keep blooming so I can put you
in my hair."



ਖਾਲੀ ਸਕੂਲ ਤੋਂ ਵਾਪਸ ਆਕੇ, ਸੁਤਰੇ ਦੇ ਫੁੱਲ ਚੁੰ ਖਿਲਦੀ ਹੈ।
"ਕੀ ਤੁਹਾਡੇ ਸੁਤਰੇ ਹੁਣ ਪੂਰੇ ਹਨ?" ਖਾਲੀ ਪੁੱਛਦੀ ਹੈ।

...

When Khalai returns home from school,
she visits the orange tree. "Are your
oranges ripe yet?" asks Khalai.





ਸਕੂਲ ਵਿੱਚ, ਖਲਾਈ ਆਂਗਣ ਦੇ ਵਿਚਕਾਰ ਰੁੱਖ ਨਾਲ ਗੱਲਬਾਤ ਕਰਦੀ ਹੈ। “ਰੁੱਖ, ਕਿਰਪਾ ਕਰਕੇ ਵੱਡੀਆਂ ਟਾਹਣੀਆਂ ਉਗਾਓ ਤਾਂ ਕੇ ਅਸੀਂ ਤੁਹਾਡੀ ਛਾਂ ਵਿੱਚ ਪੜ੍ਹ ਸਕੀਏ।”

...

At school, Khalai talks to the tree in the middle of the compound. “Please tree, put out big branches so we can read under your shade.”



ਖਲਾਈ ਸਕੂਲ ਦੇ ਆਲੇ ਦੁਆਲੇ ਝਾੜੀਆਂ ਦੀ ਵਾੜ ਨਾਲ ਗੱਲਬਾਤ ਕਰਦੀ ਹੈ। “ਕਿਰਪਾ ਕਰਕੇ ਮਜ਼ਬੂਤ ਬਣੋ ਅਤੇ ਬੁਰੇ ਲੋਕਾਂ ਨੂੰ ਅੰਦਰ ਆਉਣ ਤੋਂ ਰੋਕੋ।”

...

Khalai talks to the hedge around her school. “Please grow strong and stop bad people from coming in.”